

ਵਪਾਰਕ ਅਧਿਐਨ
(215)
ਸਿਖਿਅਕ ਅੰਕਿਤ ਮੁੱਲਾਂਕਣ ਪੱਤਰ

ਕੁਲ ਅੰਕ : 20

ਟਿੱਪਣੀ : (i) ਸਾਰੇ ਪ੍ਰਸ਼ਨ ਲਾਜ਼ਮੀ ਹਨ। ਹਰੇਕ ਪ੍ਰਸ਼ਨ ਲਈ ਨਿਰਧਾਰਤ ਅੰਕ ਪ੍ਰਸ਼ਨਾਂ ਦੇ ਨਾਲ ਦਿੱਤੇ ਗਏ ਹਨ।
(ii) ਉਤਰ ਪੁਸਤਿਕਾ ਦੇ ਪਹਿਲੇ ਪੰਨੇ ਉੱਤੇ ਆਪਣਾ ਨਾਮ, ਰੋਲ ਨੰਬਰ, ਏ.ਆਈ. ਨਾਮ ਅਤੇ ਵਿਸ਼ਾ ਲਿਖੋ।

1. ਹੇਠ ਲਿਖਿਆਂ ਵਿਚੋਂ ਕਿਸੇ ਇਕ ਪ੍ਰਸ਼ਨ ਦਾ ਉਤਰ ਲਗਭਗ 40-60 ਸ਼ਬਦਾਂ ਵਿਚ ਦਿਓ। (2)
(ੳ) “ਯਾਤਾਯਾਤ ਦੇ ਕਾਰਣ ਰਾਸ਼ਟਰਾਂ ਵਿਚਕਾਰ ਸੰਸਕ੍ਰਿਤੀ ਦਾ ਆਦਾਨ-ਪ੍ਰਦਾਨ ਸੰਭਵ ਹੁੰਦਾ ਹੈ।” ਇਸ ਕਥਨ ਨੂੰ ਆਪਣੇ ਸ਼ਬਦਾਂ ਵਿਚ ਸਪਸ਼ਟ ਕਰੋ। (ਪਾਠ-5 ਦੇਖੋ)
(ਅ) “ਯਾਤਾਯਾਤ ਲੋਕਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਵਿਚ ਮਦਦ ਕਰਦਾ ਹੈ।” ਜੇਕਰ ਤੁਸੀਂ ਸਹਿਮਤ ਹੋ ਤਾਂ ਸਪਸ਼ਟ ਕਰੋ ਕਿ ਯਾਤਾਯਾਤ ਤੋਂ ਕਿਵੇਂ ਅਤੇ ਕੀ ਲਾਭ ਮਿਲਦੇ ਹਨ ?
2. ਹੇਠ ਲਿਖਿਆਂ ਵਿਚੋਂ ਕਿਸੇ ਇਕ ਪ੍ਰਸ਼ਨ ਦਾ ਉਤਰ ਲਗਭਗ 40-60 ਸ਼ਬਦਾਂ ਵਿਚ ਦਿਓ। (2)
(ੳ) ਏਬੀਸੀ ਕੰਪਨੀ ਦਾ ਮੁੰਬਈ ਵਿਚ (ਸਥਿਤ) ਇਕ ਗੋਦਾਮ ਹੋ ਜੋ ਮਾਲ ਦੇ ਨਿਰੰਤਰ ਉਤਪਾਦਨ ਵਿਚ ਮਦਦ ਕਰਦਾ ਹੈ। ਆਪਣੇ ਸ਼ਬਦਾਂ ਵਿਚ ਵਿਆਖਿਆ ਕਰੋ ਕਿ ਇਹ ਕਿਵੇਂ ਉਤਪਾਦਨ ਵਿਚ ਮਦਦ ਕਰਦਾ ਹੈ। (ਪਾਠ-6 ਦੇਖੋ)
(ਅ) ਇਕ ਸਟੋਰ ਇਕ ਗੋਦਾਮ ਤੋਂ ਕਿਵੇਂ ਵੱਖਰਾ ਹੁੰਦਾ ਹੈ ? ਉਪਰੋਕਤ ਉਦਾਹਰਣ ਨਾਲ ਇਸ ਦਾ ਤੁਲਨਾਤਮਕ ਵਿਸ਼ਲੇਸ਼ਣ ਕਰੋ।
3. ਹੇਠ ਲਿਖਿਆਂ ਵਿਚੋਂ ਕਿਸੇ ਇਕ ਪ੍ਰਸ਼ਨ ਦਾ ਉਤਰ ਲਗਭਗ 40-60 ਸ਼ਬਦਾਂ ਵਿਚ ਦਿਓ। (2)
(ੳ) “ਡਾਕਘਰ ਲੋਕਾਂ ਵਿਚ ਬਚਤ ਦੀ ਆਦਤ ਨੂੰ ਪ੍ਰੋਤਸਾਹਿਤ ਕਰਦਾ ਹੈ”, ਇਕ ਕਥਨ ਉੱਤੇ ਰੌਸ਼ਨੀ ਪਾਓ। ਡਾਕਘਰ ਦੀਆਂ ਕੋਈ ਦੋ ਯੋਜਨਾਵਾਂ ਦਾ ਵੀ ਜ਼ਿਕਰ ਕਰੋ। (ਪਾਠ-8 ਦੇਖੋ)
(ਅ) ਡਾਕਘਰਾਂ ਅਤੇ ਨਿਜੀ ਕੋਰੀਅਰ ਸੇਵਾ ਦੇਣ ਵਾਲੀਆਂ ਵਲੋਂ ਪ੍ਰਦਾਨ ਕੀਤੀ ਜਾਣ ਵਾਲੀਆਂ ਵਿਭਿੰਨ ਸੇਵਾਵਾਂ ਦੇ ਬਾਰੇ 'ਚ ਲਿਖੋ ਅਤੇ ਉਨ੍ਹਾਂ ਵਿਚੋਂ ਤੁਹਾਨੂੰ ਸੇਵਾਵਾਂ ਲਈ ਸਭ ਤੋਂ ਚੰਗੀ ਕਿਹੜੀ ਲਗਦੀ ਹੈ ਅਤੇ ਕਿਉਂ ? (ਪਾਠ-8 ਦੇਖੋ)
4. ਹੇਠ ਲਿਖਿਆਂ ਵਿਚੋਂ ਕਿਸੇ ਇਕ ਪ੍ਰਸ਼ਨ ਦਾ ਉਤਰ ਲਗਭਗ 100-150 ਸ਼ਬਦਾਂ ਵਿਚ ਦਿਓ। (4)
(ੳ) ਉਸ ਪ੍ਰਕਿਰਿਆ ਦਾ ਨਾਮ ਦੱਸੋ ਅਤੇ ਵਿਆਖਿਆ ਕਰੋ ਜਿਸ ਦੇ ਮਾਧਿਅਮ ਨਾਲ ਇਕ ਵਿਅਕਤੀ ਧਨ ਦੇ ਭੁਗਤਾਨ ਦੁਆਰਾ ਦੂਸਰੇ ਵਿਅਕਤੀ ਵਿਚੋਂ ਕੁਝ ਸਮਾਨ ਜਾਂ ਸੰਪਤੀ ਆਪਣੇ ਨਾਮ ਤੇ ਟਰਾਂਸਫਰ ਕਰਵਾਉਂਦਾ ਹੈ। (ਪਾਠ-12 ਦੇਖੋ)
(ਅ) ਕੇਪੀਓ ਨੂੰ ਆਊਟਸੋਰਸ ਕੀਤੇ ਗਏ ਖੇਤਰ ਵਿਚ ਬਹੁਤ ਜ਼ਿਆਦਾ ਗਿਆਨ ਦੀ ਜ਼ਰੂਰਤ ਹੁੰਦੀ ਹੈ। ਕੀ ਤੁਸੀਂ ਇਸ ਕਥਨ ਤੋਂ ਸਹਿਮਤ ਹੋ ? ਟਿੱਪਣੀ ਕਰੋ। (ਪਾਠ-11 ਦੇਖੋ)

5. ਹੇਠ ਲਿਖਿਆਂ ਵਿਚੋਂ ਕਿਸੇ ਇਕ ਪ੍ਰਸ਼ਨ ਦਾ ਉਤਰ ਲਗਭਗ 100-150 ਸ਼ਬਦਾਂ ਵਿਚ ਦਿਓ। (4)
- (ੳ) ਵਰੁਣ ਇਕ ਵਿਚੋਲਾ ਹੈ ਜੋ ਥੋਕ ਵਪਾਰੀਆਂ ਜਾਂ ਉਤਪਾਦਕਾਂ ਤੋਂ ਸਮਾਨ ਖਰੀਦਦਾ ਹੈ ਅਤੇ ਉਨ੍ਹਾਂ ਨੂੰ ਗਾਹਕਾਂ ਨੂੰ ਵੇਚਦਾ ਹੈ। ਵਰੁਣ ਦੁਆਰਾ ਵਿਚੋਲੀਏ ਦੇ ਰੂਪ ਵਿਚ ਕੀਤੇ ਜਾਣ ਵਾਲੇ ਕਿਸੇ ਤਿੰਨ ਕੰਮਾਂ ਦੀ ਸੂਚੀ ਬਣਾਓ। (ਪਾਠ-14 ਦੇਖੋ)
- (ਅ) ਤੁਸੀਂ ਕਿਸੇ ਉਤਪਾਦ ਲਈ ਟੈਲੀਫੋਨ ਉਤੇ ਆਰਡਰ ਦਿੰਦੇ ਹੋ ਕਿ ਖਰੀਦਦਾਰੀ ਦੀ ਇਹ ਵਿਧੀ ਤੁਹਾਡੇ ਸਮੇਂ ਅਤੇ ਯਤਨ ਨੂੰ ਬਚਾਉਂਦੀ ਹੈ। ਆਪਣੇ ਸ਼ਬਦਾਂ ਵਿਚ ਆਪਣੇ ਮਿੱਤਰ ਨੂੰ ਦੱਸੋ ਕਿ ਤੁਸੀਂ ਕਿਸ ਉਤਪਾਦ ਦੀ ਖਰੀਦਦਾਰੀ ਕਰ ਰਹੇ ਸੀ ਅਤੇ ਉਸ ਦੇ ਕਿਹੜੇ-ਕਿਹੜੇ ਲਾਭ ਹਨ।
6. ਹੇਠਾਂ ਦਿੱਤੀਆਂ ਗਈਆਂ ਪਰਿਯੋਜਨਾਵਾਂ ਵਿਚੋਂ ਕੋਈ ਇਕ ਪਰਿਯੋਜਨਾ ਤਿਆਰ ਕਰੋ। (6)
- (ੳ) ਸ੍ਰੀ ਅਮਨ ਇਕ ਨਿਰਮਾਤਾ ਹੈ ਅਤੇ ਸ਼੍ਰੀਮਤੀ ਗੀਤਾ ਇਕ ਗਾਹਕ ਹਨ। ਸ੍ਰੀ ਅਮਨ ਅਤੇ ਸ਼੍ਰੀਮਤੀ ਗੀਤਾ ਦੋਹਾਂ ਲਈ ਵਿਕਰੀ ਵਧਾਉਣ ਦਾ ਕੋਈ ਇਕ ਮਹੱਤਵ ਲਿਖੋ। (ਪਾਠ-16 ਦੇਖੋ)
- (ਅ) ਅਖ਼ਬਾਰ ਪੜ੍ਹੋ ਅਤੇ ਲੇਖਾਂ ਤੇ ਇਸ਼ਤਿਹਾਰਾਂ ਤੋਂ ਪਤਾ ਕਰੋ ਕਿ ਦੁਕਾਨਾਂ ਕਦ ਸਟਾਕ ਨਿਕਾਸੀ ਵਿਕਰੀ ਦੀ ਪੇਸ਼ਕਸ਼ ਕਰਦੀ ਹੈ। ਸਟਾਕ ਕਲੀਅਰੈਂਸ ਸੇਲ ਦੇ ਲਾਭ ਅਤੇ ਹਾਨੀਆਂ ਦਾ ਜ਼ਿਕਰ ਕਰੋ। (ਪਾਠ-16 ਦੇਖੋ)